

ਤੁਰੰਤ ਰਿਲੀਜ਼ ਲਈ

ਦੂਜੇ ਸਾਲ ਦੇ ਡਿਜੀਟਲ ਡੋਰਸ ਓਪਨ ਬ੍ਰੈਮਪਟਨ ਦੇ ਨਾਲ ਹਰ ਦਰਵਾਜ਼ੇ ਦੇ ਪਿੱਛੇ ਦੀ ਕਹਾਣੀ ਜਾਣੋ

ਬ੍ਰੈਮਪਟਨ, ਓਨਟੈਰੀਓ (23 ਸਤੰਬਰ, 2021) – 27 ਸਤੰਬਰ ਤੋਂ 31 ਅਕਤੂਬਰ ਤੱਕ, ਨਿਵਾਸੀ ਅਤੇ ਆਉਣ ਵਾਲੇ (ਵਿਜੀਟਰ), ਦੂਜੇ ਸਾਲ ਦੇ ਡਿਜੀਟਲ ਡੋਰਸ ਓਪਨ (Digital Doors Open) ਨਾਲ, ਆਪਣੇ ਖੁਦ ਦੇ ਘਰਾਂ ਵਿੱਚ ਹੀ ਅਰਾਮ ਨਾਲ, ਬ੍ਰੈਮਪਟਨ ਦੇ ਇਤਿਹਾਸ, ਵਿਰਸੇ ਅਤੇ ਬੇਜੋੜ ਸੱਭਿਆਚਾਰਕ ਥਾਵਾਂ ਦਾ ਅਨੁਭਵ ਕਰ ਸਕਦੇ ਹਨ।

ਪੂਰੇ ਸੂਬੇ ਦੇ ਇਸ ਕਾਰਜਕਰਮ ਵਿੱਚ, ਬ੍ਰੈਮਪਟਨ ਦੇ ਬਹੁਮੁੱਲੇ ਵਿਰਸੇ ਅਤੇ ਹਰੀਆਂ-ਭਰੀਆਂ ਥਾਵਾਂ ਨੂੰ ਦਰਸਾਉਣ ਵਾਲੀਆਂ, 20 ਤੋਂ ਵੱਧ ਥਾਵਾਂ ਦੇ ਵਰਚੁਅਲ (ਆਭਾਸੀ) ਟੂਰ, ਵੀਡੀਓ ਅਤੇ ਫੋਟੋਆਂ ਵਿੱਚ ਹਿੱਸਾ ਲਵੋ। ਕਾਰਜਕਰਮ ਵਿੱਚ ਇਸ ਸਾਲ ਨਵੀਂ ਵਿਸ਼ੇਸ਼ਤਾ ਹੇਠ, ਥਾਵਾਂ ਵਿੱਚ ਪੂਰੇ ਬ੍ਰੈਮਪਟਨ ਵਿੱਚ ਗ੍ਰੀਨ ਪਹਿਲਕਦਮੀਆਂ, ਟ੍ਰੇਲਾਂ, ਪਾਰਕਾਂ, ਬੀਚ, ਝੀਲਾਂ, ਕਨਜ਼ਰਵੇਸ਼ਨ ਖੇਤਰਾਂ ਅਤੇ ਗ੍ਰੀਨ ਨੇਬਰਹੁੱਡਸ ਵਾਲੀਆਂ ਬਿਲਡਿੰਗਾਂ ਉਜਾਗਰ ਕੀਤੀਆਂ ਜਾਣਗੀਆਂ। ਪਤਝੜ ਦੇ ਰੰਗਾਂ ਦਾ ਅਨੰਦ ਮਾਣਨ ਲਈ ਵਧੀਆ ਥਾਂ ਲੱਭੋ ਅਤੇ ਸਾਡੇ 2021 ਨਰਚਰਿੰਗ ਨੇਬਰਹੁੱਡਸ (Nurturing Neighbourhoods) ਪ੍ਰੋਗਰਾਮ ਦੇ ਵਰਚੁਅਲ (ਆਭਾਸੀ) ਟੂਰਾਂ ਵਿੱਚ ਹਿੱਸਾ ਲਵੋ।

ਪੂਰੇ ਅਨੁਭਵ ਲਈ, brampton.ca/doorsopen ਤੇ ਜਾਓ।

ਓਨਟੈਰੀਓ ਹੈਰੀਟੇਜ ਟ੍ਰਸਟ (Ontario Heritage Trust), ਆਪਣੀਆਂ ਬੇਜੋੜ ਅਤੇ ਸਭ ਤੋਂ ਵੱਧ ਆਕਰਸ਼ਕ ਸੱਭਿਆਚਾਰਕ ਥਾਵਾਂ ਦੇ ਦਰਵਾਜ਼ੇ, ਗੇਟ ਅਤੇ ਕੋਰਟਯਾਰਡ ਖੋਲ੍ਹਣ ਲਈ, ਪੂਰੇ ਸੂਬੇ ਦੀਆਂ ਕਮਿਊਨਿਟੀਜ਼ ਦੇ ਨਾਲ ਮਿਲ ਕੇ ਕੰਮ ਕਰਦਾ ਹੈ, ਤਾਂ ਜੋ ਤੁਸੀਂ ਅੰਦਰ ਦੀਆਂ ਕਹਾਣੀਆਂ ਦੀ ਪੜਚੋਲ ਕਰ ਸਕੋ। ਵੇਰਵਿਆਂ ਲਈ, doorsopenontario.on.ca ਤੇ ਜਾਓ।

ਹਵਾਲੇ

“ਬਹੁਮੁੱਲੇ, ਸੱਭਿਆਚਾਰਕ ਵਿਰਸੇ ਦੇ ਨਾਲ ਬ੍ਰੈਮਪਟਨ ਇੱਕ ਮੋਜੈਕ ਹੈ ਅਤੇ ਮੈਂ ਹਰ ਕਿਸੇ ਨੂੰ ਦੂਜੇ ਸਾਲ ਦੇ ਡਿਜੀਟਲ ਡੋਰਸ ਓਪਨ ਵਾਸਤੇ ਇਹਨਾਂ ਥਾਵਾਂ ਦਾ ਟੂਰ ਕਰਨ ਦੀ ਸਲਾਹ ਦਿੰਦਾ ਹਾਂ। ਇਹ ਔਨਲਾਈਨ ਕਾਰਜਕਰਮ, ਤੁਹਾਨੂੰ ਆਪਣੇ ਖੁਦ ਦੇ ਘਰਾਂ ਵਿੱਚ ਹੀ ਅਰਾਮ ਨਾਲ, ਬ੍ਰੈਮਪਟਨ ਦੀਆਂ ਸਭ ਤੋਂ ਵੱਧ ਪਸੰਦ ਕੀਤੀਆਂ ਜਾਣ ਵਾਲੀਆਂ ਥਾਵਾਂ ਵਿਖੇ ਜਾਣ ਦਾ ਮੌਕਾ ਦਿੰਦਾ ਹੈ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਮਪਟਨ

“ਡਿਜੀਟਲ ਡੋਰਸ ਓਪਨ ਲੋਕਾਂ ਨੂੰ ਬ੍ਰੈਮਪਟਨ ਦੇ ਆਸਪਾਸ ਅਤੇ ਪੂਰੇ ਸੂਬੇ ਦੀਆਂ ਥਾਵਾਂ ਦੀ ਪੜਚੋਲ ਕਰਨ ਦਾ ਮੌਕਾ ਦਿੰਦੇ ਹੋਏ, ਬੇਜੋੜ ਅਨੁਭਵ ਪ੍ਰਦਾਨ ਕਰਦਾ ਹੈ। ਬ੍ਰੈਮਪਟਨ ਦੀਆਂ ਕੁਝ ਸਭ ਤੋਂ ਦਿਲਚਸਪ ਥਾਵਾਂ ਦੇ ਟੂਰਾਂ, ਵੀਡੀਓ ਅਤੇ ਫੋਟੋਆਂ ਦੇ ਸਾਡੇ ਔਨਲਾਈਨ ਹਬ ਤੇ ਜ਼ਰੂਰ ਜਾਓ, ਜੋ ਸਾਡੀਆਂ ਗ੍ਰੀਨ ਪਹਿਲਕਦਮੀਆਂ ਅਤੇ ਆਉਟਡੋਰ ਥਾਵਾਂ ਨੂੰ ਉਜਾਗਰ ਕਰਦਾ ਹੈ।”

- ਹਰਕੀਰਤ ਸਿੰਘ (Harkirat Singh), ਸਿਟੀ ਕਾਉਂਸਲਰ, ਵਾਰਡਸ 9 ਅਤੇ 10, ਚੇਅਰ, ਕਾਰਪੋਰੇਟ ਸਰਵਿਸਿਜ਼, ਸਿਟੀ ਆਫ ਬ੍ਰੈਮਪਟਨ

“ਸਿਟੀ ਆਫ ਬ੍ਰੈਂਪਟਨ ਦੇ ਸਟਾਫ਼ ਨੇ, ਦੂਜੇ ਸਾਲ ਦੇ ਡਿਜੀਟਲ ਡੋਰਸ ਓਪਨ ਬ੍ਰੈਂਪਟਨ ਕਾਰਜਕਰਮ ਲਈ ਇੱਕ ਸ਼ਾਨਦਾਰ ਔਨਲਾਈਨ ਅਨੁਭਵ ਤਿਆਰ ਕੀਤਾ ਹੈ। ਸ਼ਹਿਰ ਦੇ ਬਹੁਮੁੱਲੇ ਇਤਿਹਾਸ ਅਤੇ ਸੁੰਦਰ ਆਉਟਡੋਰ ਥਾਵਾਂ ਦਾ ਜਸ਼ਨ ਮਨਾਓ ਅਤੇ ਉਹਨਾਂ ਥਾਵਾਂ ਨੂੰ ਅੰਦਰ ਤੋਂ ਦੇਖੋ, ਜੋ ਤੁਸੀਂ ਪਹਿਲਾਂ ਕਦੇ ਨਹੀਂ ਦੇਖੀਆਂ। ਇਹ ਅਜਿਹਾ ਵਰਚੁਅਲ ਕਾਰਜਕਰਮ ਹੈ, ਜਿਸਨੂੰ ਤੁਸੀਂ ਛੱਡਣਾ ਨਹੀਂ ਚਾਹੋਗੇ!”

- *ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ*

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਪ੍ਰਭਜੋਤ ਕੈਥ (Prabhjot Kainth)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Prabhjot.Kainth@brampton.ca